

ਉਤੇਜਕ ਪੈਸਿਆਂ ਦਾ ਦੂਸਰੀ ਚਰਨ: ਰਿਕਵਰੀ ਛੂਟ ਜੋ ਸ਼ੁਰੂ ਹੋਈ ਹੈ ਦਸੰਬਰ 2020 ਵਿੱਚ

ਬੇਦਾਵਾ: ਇਹ ਸਲਾਹਕਾਰ ਕਾਨੂੰਨੀ ਸਹਾਇਤਾ ਸੇਵਾਇਟੀ ਦੁਆਰਾ ਤਿਆਰ ਕੀਤੀ ਗਈ ਹੈ। ਇਹ ਸਲਾਹਕਾਰ ਕੋਈ ਕਾਨੂੰਨੀ ਸਲਾਹ ਨਹੀਂ ਹੈ, ਅਤੇ ਇਮੀਗ੍ਰੇਸ਼ਨ, ਟੈਕਸ, ਅਤੇ/ਜਾਂ ਲਾਭ ਮਾਹਰ ਦੀ ਸਲਾਹ ਦਾ ਬਦਲ ਨਹੀਂ ਹੈ। ਇਸ ਵਿੱਚ ਮੌਜੂਦ ਜਾਣਕਾਰੀ ਇਸ ਦਸਤਾਵੇਜ਼ ਦੇ ਹੇਠਾਂ ਸੰਸਕਰਨ ਮਿਤੀ ਦੇ ਸੰਦਰਭ ਵਿੱਚ ਤਾਜ਼ਾ ਹੈ, ਅਤੇ ਬਦਲਾਅ ਅਧੀਨ ਹੈ।

2021 ਦਾ ਇੱਕਤਰ ਵਿਨਿਯੋਜਨ ਕਾਨੂੰਨ (ਸੀ.ਏ.ਏ.) ਕੀ ਹੈ?

ਸੀ.ਏ.ਏ. 2.3 ਟ੍ਰੀਲੀਅਨ-ਡਾਲਰ ਕਾਨੂੰਨ ਹੈ ਜੋ ਫੈਡਰਲ ਸਰਕਾਰ ਦੁਆਰਾ ਦਸੰਬਰ 2020 ਵਿੱਚ ਪਾਸ ਕੀਤਾ ਗਿਆ ਹੈ, ਅਤੇ ਇਸ ਵਿੱਚ ਕੋਵਿਡ-19 ਮਹਾਂਮਾਰੀ ਦੇ ਜਵਾਬ ਵਿੱਚ ਧਾਰਾਵਾਂ ਸ਼ਾਮਲ ਹਨ। ਕਾਨੂੰਨ ਦੇ ਬਹੁਤ ਸਾਰੇ ਵੱਖਰੇ ਹਿੱਸੇ ਹਨ, ਜਿਸ ਵਿੱਚ ਸ਼ਾਮਲ ਹੈ:

- ਰਿਕਵਰੀ ਛੂਟ ਕ੍ਰੈਡਿਟ ਰਾਹੀਂ ਵਿਅਕਤੀਆਂ ਨੂੰ ਪੈਸੇ (ਜਿਸ ਨੂੰ ਆਰਥਿਕ ਪ੍ਰਭਾਵ ਅਦਾਇਗੀਆਂ (ਈ.ਆਈ.ਪੀ.) ਜਾਂ “ਉਤੇਜਕ ਚੈੱਕ” ਵੀ ਕਿਹਾ ਜਾਂਦਾ ਹੈ),
- ਸੁਧਰੇ ਬੇਰੋਜ਼ਗਾਰੀ ਬੀਮਾ ਲਾਭ, ਅਤੇ
- ਕੁੱਝ ਫੈਡਰਲ ਟੈਕਸ ਕ੍ਰੈਡਿਟਾਂ ਵਿੱਚ ਬਦਲਾਅ।

ਨੋਟ: ਆਰਥਿਕ ਪ੍ਰਭਾਵ ਅਦਾਇਗੀਆਂ ਰਿਕਵਰੀ ਛੂਟ ਕ੍ਰੈਡਿਟ (ਆਰ.ਆਰ.ਸੀ.) ਦੀ ਅਗਾਊਂ ਅਦਾਇਗੀਆਂ ਹਨ। ਇਸ ਤਰ੍ਹਾਂ, ਤੁਸੀਂ ਆਪਣੇ 2020 ਟੈਕਸ ਰਿਟਰਨ ਵਿੱਚ ਈ.ਆਈ.ਪੀ. ਨੂੰ ਆਰ.ਆਰ.ਸੀ. ਵਜੋਂ ਜ਼ਿਕਰ ਕਰਦਿਆਂ ਦੇਖੋਗੇ।

ਰਿਕਵਰੀ ਛੂਟ ਕੀ ਹੈ?

ਹੋਰ ਚੀਜ਼ਾਂ ਦੇ ਨਾਲ, ਸੀ.ਏ.ਏ. ਰਿਕਵਰੀ ਛੂਟ ਪ੍ਰਦਾਨ ਕਰਦਾ ਹੈ, ਜੋ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸਰਕਾਰ ਦੁਆਰਾ ਅਦਾਇਗੀਆਂ ਦਾ ਦੂਸਰਾ ਚਰਨ ਹੈ। ਇਹ ਵਿਅਕਤੀਆਂ ਕੋਲ ਜਾਂਦਾ ਹੈ ਜੋ \$75,000 ਤੋਂ ਘੱਟ ਕਮਾਉਂਦੇ ਹਨ; ਵਿਆਹੇ ਜੋੜੇ ਜੋ \$1,50,000 ਤੋਂ ਘੱਟ ਕਮਾਉਂਦੇ ਹਨ; ਅਤੇ ਟੈਕਸ ਘਰਾਂ ਦੇ ਮੁਖੀਆਂ ਕੋਲ ਜੋ \$1,12,500 ਤੋਂ ਘੱਟ ਕਮਾਉਂਦੇ ਹਨ। ਰਕਮਾਂ 2020 ਟੈਕਸ ਸਾਲ ਤੋਂ ਹਨ ਅਤੇ ਤੁਹਾਡੇ ਟੈਕਸਾਂ ਉੱਤੇ ਵਿਵਸਥਿਤ ਕੁੱਲ ਆਮਦਨੀ ਉੱਤੇ ਆਧਾਰਿਤ ਹਨ।

ਰਿਕਵਰੀ ਛੂਟ ਕਿੰਨੀ ਹੈ?

ਰਿਕਵਰੀ ਛੂਟ \$600 ਪ੍ਰਤੀ ਯੋਗ ਵਿਅਕਤੀ ਅਤੇ \$600 ਪ੍ਰਤੀ ਯੋਗ ਬੱਚੇ ਵਜੋਂ ਹੈ।

ਕੋਣ ਰਿਕਵਰੀ ਛੂਟ ਦੇ ਯੋਗ ਹੈ (ਅਤੇ ਨਹੀਂ ਹੈ)?

ਮਾਰਚ 2020 ਕੋਅਰਸ ਐਕਟ ਅਧੀਨ ਪਿਛਲੇ ਸਾਲ ਦੀਆਂ ਉਤੇਜਕ ਅਦਾਇਗੀਆਂ ਤੋਂ ਕੁੱਝ ਬਦਲਾਅ ਕੀਤੇ ਗਏ ਹਨ। ਮੌਜੂਦਾ ਰਿਕਵਰੀ ਛੂਟ ਦੇ ਯੋਗ ਹੋਣ ਲਈ, ਤੁਸੀਂ ਸਮਾਜਿਕ ਸੁਰੱਖਿਆ ਨੰਬਰ (ਐਸ.ਐਸ.ਐਨ.) ਦੇ ਨਾਲ ਇੱਕ ਬਾਲਗ ਹੋਵੋ ਜੋ ਕਿ ਰੋਜ਼ਗਾਰ ਲਈ ਮੌਜੂਦਾ ਵੈਧ ਹੋਵੇ, ਅਤੇ ਤੁਸੀਂ ਕਿਸੇ ਹੋਰ ਦੇ ਟੈਕਸਾਂ ਉੱਤੇ ਨਿਰਭਰ ਹੋਣ ਦਾ ਦਾਵਾ ਨਹੀਂ ਕਰ ਸਕਦੇ।

ਜੇਕਰ ਤੁਹਾਡੇ ਕੋਲ ਸਿਰਫ ਵਿਅਕਤੀਗਤ ਟੈਕਸਪੇਅਰ ਪਹਿਚਾਣ ਨੰਬਰ (ਟੀ.ਆਈ.ਐਨ.) ਹੈ, ਤੁਸੀਂ **ਅਯੋਗ** ਹੋ।

ਜੇਕਰ ਤੁਹਾਡੇ ਬੱਚੇ ਕੋਲ ਗੋਦ ਟੈਕਸਪੇਅਰ ਪਹਿਚਾਣ ਨੰਬਰ (ਏ.ਟੀ.ਆਈ.ਐਨ.) ਹੈ, ਉਹ **ਯੋਗ** ਹਨ, ਜੇਕਰ ਤੁਹਾਡੇ ਕੋਲ ਐਸ.ਐਸ.ਐਨ. ਹੈ।

ਜੇਕਰ ਤੁਹਾਡੇ ਕੋਲ ਐਸ.ਐਸ.ਐਨ. ਹੈ ਅਤੇ ਮਿਸ਼ਰਿਤ ਇਮੀਗ੍ਰੇਸ਼ਨ ਪੱਧਰ ਪਰਿਵਾਰ ਦੇ ਮੈਂਬਰ ਹੋ, ਐਸ.ਐਸ.ਐਨ. ਜਾਂ ਏ.ਟੀ.ਆਈ.ਐਨ. ਵਾਲੇ ਪਰਿਵਾਰਿਕ ਮੈਂਬਰ ਰਿਕਵਰੀ ਛੂਟ ਹਾਸਿਲ ਕਰਨ ਦੇ **ਯੋਗ** ਹਨ, ਅਤੇ ਆਈ.ਟੀ.ਆਈ.ਐਨ.ਐਸ. ਜਾਂ ਬਿਨਾਂ ਨੰਬਰਾਂ ਵਾਲੇ ਹੋਰ ਪਰਿਵਾਰਿਕ ਮੈਂਬਰ **ਅਯੋਗ** ਹਨ।

ਨੋਟ: ਇਹ ਮਾਰਚ 2020 ਰਿਕਵਰੀ ਫੂਟ ਤੋਂ ਸਕਾਰਾਤਮਕ ਬਦਲਾਅ ਹੈ, ਜਿਸ ਵਿੱਚ ਆਈ.ਟੀ.ਆਈ.ਐਨ. ਵਾਲੇ ਸਾਥੀ ਕਾਰਨ ਸਾਰਾ ਪਰਿਵਾਰ ਅਯੋਗ ਪੇਸ਼ ਕੀਤਾ ਜਾਂਦਾ ਸੀ।

ਮੈਨੂੰ ਕੀ ਕਰਨ ਦੀ ਜ਼ਰੂਰਤ ਹੈ?

ਰਿਕਵਰੀ ਫੂਟ ਤੁਹਾਡੇ ਤੱਕ ਖੁੱਦ ਆ ਜਾਵੇਗੀ, ਤੁਹਾਡੇ ਦੁਆਰਾ ਕੁੱਝ ਕੀਤੇ ਬਗ਼ੈਰ, ਜੇਕਰ ਤੁਸੀਂ:

- 2019 ਲਈ ਟੈਕਸ ਰਿਟਰਨ ਦਾਇਰ ਕੀਤੀ ਹੈ,
- 2018 ਲਈ ਟੈਕਸ ਰਿਟਰਨ ਦਾਇਰ ਕੀਤੀ ਹੈ,
- ਨਵੰਬਰ 22, 2020 ਤੋਂ ਪਹਿਲਾਂ 2020 ਉਤੇਜਕ ਅਦਾਇਗੀ ਲਈ ਗੈਰ-ਫਾਈਲਰ ਯੰਤਰ ਵਰਤਿਆ ਹੈ,
- ਸਮਾਜਿਕ ਸੁਰੱਖਿਆ ਲਾਭ ਹਾਸਿਲ ਕਰਦੇ ਹੋ (ਰਿਟਾਇਰਮੈਂਟ, ਅਯੋਗਤਾ ਅਤੇ ਬਚਿਆਂ ਸਮੇਤ),
- ਪੂਰਕ ਸੁਰੱਖਿਆ ਆਮਦਨੀ (ਐਸ.ਐਸ.ਆਈ.) ਲਾਭ ਹਾਸਿਲ ਕਰਦੇ ਹੋ,
- ਰੇਲਰੇਡ ਰਿਟਾਇਰਮੈਂਟ ਲਾਭ ਹਾਸਿਲ ਕਰਦੇ ਹੋ, ਜਾਂ
- ਤੁਸੀਂ ਵੈਟਰਨ ਜਾਂ ਉਹਨਾਂ ਦੇ ਲਾਭਪਾਤਰ ਹੋ ਜੋ ਵੀ.ਏ. ਮੁਆਵਜ਼ਾ ਜਾਂ ਪੈਨਸ਼ਨ (ਸੀਐੱਡਪੀ) ਲਾਭ ਹਾਸਿਲ ਕਰ ਰਹੇ ਹੋ।

ਨੋਟ: ਇੱਕ ਵਾਰ ਤੁਸੀਂ ਆਪਣੀ ਟੈਕਸ ਰਿਟਰਨ ਦਾਇਰ ਕੀਤੀ, ਤੁਸੀਂ ਖੁੱਦ ਰਿਕਵਰੀ ਫੂਟ ਦੇ ਯੋਗ ਹੋ ਜਾਵੋਗੇ, ਜੇਕਰ ਤੁਸੀਂ ਉਪਰੋਕਤ ਦਰਸਾਏ ਹੋਰ ਯੋਗਤਾ ਪੈਮਾਨਿਆਂ ਨੂੰ ਪੂਰਾ ਕਰਦੇ ਹੋ। ਅਦਾਇਗੀਆਂ ਉਸ ਲਈ ਵੀ ਖੁੱਦ ਹੋਣਗੀਆਂ ਜਿਸਨੇ ਸਧਾਰਨ ਟੈਕਸ ਰਿਟਰਨ ਦਾਇਰ ਕੀਤੀ ਹੈ ਜਿਸ ਉੱਤੇ ਆਈ.ਆਰ.ਐਸ. ਦੁਆਰਾ ਕਾਰਵਾਈ ਕੀਤੀ ਗਈ ਹੈ।

ਮੈਂ ਕਿਵੇਂ ਅਪਲਾਈ ਕਰਾਂ?

ਜੇਕਰ ਤੁਹਾਡੇ ਕੋਲ ਉਪਰੋਕਤ ਕੋਈ ਵੀ ਲਾਭ ਨਹੀਂ ਹਨ, ਤੁਸੀਂ 2019 ਜਾਂ 2018 ਦੇ ਟੈਕਸ ਘੱਟ ਜਾਂ ਆਮਦਨੀ ਨਾ ਹੋਣ ਕਾਰਨ ਦਾਇਰ ਨਹੀਂ ਕੀਤੇ ਹਨ, ਅਤੇ ਤੁਸੀਂ IRS.gov ਗੈਰ ਫਾਈਲਰ ਯੰਤਰਾਂ ਨਾਲ ਨਵੰਬਰ 22, 2020 ਤੋਂ ਪਹਿਲਾਂ ਰਜਿਸਟਰ ਨਹੀਂ ਹੋਏ ਹੋ, ਤੁਸੀਂ ਹਾਲੇ ਖੁੱਦ ਅਦਾਇਗੀ ਹਾਸਿਲ ਨਹੀਂ ਕਰੋਗੇ। ਇਸਦੀ ਜਗ੍ਹਾ, ਤੁਹਾਨੂੰ ਆਪਣੀ 2020 ਫੈਡਰਲ ਇੰਕਮ ਟੈਕਸ ਰਿਟਰਨ 2021 ਵਿੱਚ ਦਾਇਰ ਕਰਨੀ ਹੋਵੇਗੀ, ਅਤੇ ਆਪਣੀ ਰਿਟਰਨ ਦੀ ਰੇਖਾ 30 ਉੱਤੇ ਰਿਕਵਰੀ ਫੂਟ ਦਾ ਦਾਅਵਾ ਕਰੋ।

ਕੀ ਹੋਵੇਗਾ ਜੇਕਰ ਦਸੰਬਰ 31, 2019 ਤੱਕ ਮੇਰੇ ਬੱਚੇ ਹਨ ਜੋ 17 ਤੋਂ ਛੋਟੇ ਹਨ?

ਹਰੇਕ ਨਿਰਭਰ ਬੱਚਾ ਜੋ ਕਿ ਦਸੰਬਰ 31, 2019 ਤੱਕ 17 ਤੋਂ ਛੋਟਾ ਹੈ, ਉਹ ਰਿਕਵਰੀ ਫੂਟ ਵਿੱਚ \$600 ਜੋੜ ਸਕਦਾ ਹੈ। ਜੇਕਰ ਤੁਸੀਂ 2019 ਜਾਂ 2018 ਵਿੱਚ ਆਪਣੇ ਬੱਚਿਆਂ ਨੂੰ ਨਿਰਭਰ ਵਜੋਂ ਪੇਸ਼ ਕਰਕੇ ਟੈਕਸ ਦਾਇਰ ਕੀਤੇ ਹਨ ਅਤੇ ਵੈਸੇ ਉਹ ਯੋਗ ਹਨ, ਤੁਹਾਨੂੰ ਵਾਧੂ \$600 ਪ੍ਰਤੀ ਬੱਚਾ ਹਾਸਿਲ ਕਰਨ ਲਈ ਕੁੱਝ ਹੋਰ ਕਰਨ ਦੀ ਲੋੜ ਨਹੀਂ ਹੈ। ਬੱਚਾ ਆਈ.ਆਰ.ਐਸ. ਦੁਆਰਾ ਵਰਤੇ ਟੈਕਸ ਸਾਲ ਦੇ ਅੰਤ ਵਿੱਚ 17 ਤੋਂ ਛੋਟਾ ਹੋਣਾ ਲਾਜ਼ਮੀ ਹੈ। (ਇਸ ਵਿੱਚ ਸੰਭਾਵਿਤ ਪਾਲਣਾਹਾਰ ਬੱਚੇ ਸ਼ਾਮਿਲ ਹੋ ਸਕਦੇ ਹਨ ਜੋ ਕਿ ਅਧਿਕਾਰਿਤ ਪਲੇਸਮੈਂਟ ਏਜੰਸੀ ਦੁਆਰਾ ਰੱਖੇ ਗਏ ਹਨ ਜੋ ਕਿ ਤੁਹਾਡੇ ਨਾਲ ਅੱਧੇ ਸਾਲ ਤੋਂ ਵੱਧ ਰਹੇ ਹਨ।)

ਜੇਕਰ ਤੁਸੀਂ 2019 ਜਾਂ 2018 ਦੇ ਟੈਕਸ ਅਦਾ ਨਹੀਂ ਕੀਤੇ ਹਨ ਅਤੇ ਤੁਹਾਡੇ ਘਰ ਵਿੱਚ 17 ਸਾਲ ਤੋਂ ਛੋਟੇ ਬੱਚੇ ਹਨ, ਤੁਹਾਨੂੰ ਵਾਧੂ \$ 600 ਪ੍ਰਤੀ ਬੱਚਾ ਹਾਸਿਲ ਕਰਨ ਲਈ ਟੈਕਸ ਰਿਟਰਨ ਦਾਇਰ ਕਰਨੀ ਚਾਹੀਦੀ ਹੈ। ਇਹ ਵੀ ਕਿ, ਬੱਚੇ ਕਿਸੇ ਹੋਰ ਦੇ ਟੈਕਸਾਂ ਵਿੱਚ ਨਿਰਭਰ ਵਜੋਂ ਦਾਅਵੇ ਨਹੀਂ ਕੀਤੇ ਹੋਣੇ ਚਾਹੀਦਾ, ਅਤੇ ਉਹਨਾਂ ਕੋਲ ਐਸ.ਐਸ.ਐਨ. ਜਾਂ ਏ.ਟੀ.ਆਈ.ਐਨ. ਹੋਣਾ ਲਾਜ਼ਮੀ ਹੈ।

ਜੱਦਕਿ ਬੱਚੇ ਜੋ 17 ਦੇ ਜਾਂ ਇਸ ਤੋਂ ਵੱਡੇ ਹਨ ਬੱਚੇ ਦੀ ਅਦਾਇਗੀ ਦੇ ਯੋਗ ਨਹੀਂ ਹਨ, ਕਾਲਜ ਵਿਦਿਆਰਥੀ ਅਤੇ ਤਾਜ਼ੇ ਗ੍ਰੈਜੂਏਟ ਜੋ ਨਿਰਭਰ ਵਜੋਂ ਯੋਗਤਾ ਨਹੀਂ ਰੱਖਦੇ ਰਿਕਵਰੀ ਫੂਟ ਦਾ ਦਾਅਵਾ ਕਰਨ ਦੇ ਯੋਗ ਹੋ ਸਕਦੇ ਹਨ।

ਮੈਨੂੰ ਕਿੰਨਾ ਮਿਲੇਗਾ?

ਤੁਹਾਡੀ ਰਿਕਵਰੀ ਫੂਟ ਦੀ ਰਕਮ ਤੁਹਾਡੇ ਪਰਿਵਾਰ ਦੇ ਆਕਾਰ ਅਤੇ ਤੁਹਾਡੇ 2020 ਟੈਕਸ ਰਿਟਰਨ ਵਿੱਚ ਕਿੰਨੀ ਆਮਦਨੀ ਦੀ ਰਿਪੋਰਟ ਕੀਤੀ ਜਾਵੇਗੀ ਉੱਤੇ ਨਿਰਭਰ ਕਰਦੀ ਹੈ। ਬਿਨਾਂ ਬੱਚਿਆਂ ਦੇ \$ 75,000 ਜਾਂ ਘੱਟ ਆਮਦਨੀ ਵਾਲਾ ਇੱਕਲਾ ਵਿਅਕਤੀ \$ 600 ਹਾਸਿਲ ਕਰੇਗਾ। ਬਿਨਾਂ ਬੱਚਿਆਂ ਦੇ \$ 1,50,000 ਜਾਂ ਘੱਟ ਵਾਲਾ ਵਿਆਹੁਤਾ ਜੋਰਾ \$ 1,200 ਹਾਸਿਲ ਕਰੇਗਾ। \$ 1,12,500 ਜਾਂ ਘੱਟ ਵਾਲਾ ਘਰੇਲੂ ਟੈਕਸ ਫਾਈਲਰ ਦਾ ਮੁੱਖੀ \$ 600 ਹਾਸਿਲ ਕਰੇਗਾ। ਹਾਲਾਂਕਿ, ਫੂਟ ਰਕਮ ਇਹਨਾਂ ਆਮਦਨੀ ਪੱਧਰਾਂ ਤੋਂ ਵੱਧ ਦੀ ਆਮਦਨੀ ਦੇ ਹਰੇਕ ਲਈ \$ 100 \$ 5 ਤੱਕ ਘੱਟਦੀ ਹੈ। 17 ਸਾਲ ਦੀ ਉਮਰ ਦੇ ਹੇਠਾਂ ਹਰੇਕ ਵਾਧੂ ਨਿਰਭਰ ਬੱਚਾ ਆਰਥਿਕ ਪ੍ਰਭਾਵ ਅਦਾਇਗੀ ਵਿੱਚ ਵਾਧੂ \$ 600 ਜੋੜਦਾ ਹੈ।

ਮੈਂ ਰਿਕਵਰੀ ਫੂਟ ਕਦੋਂ ਹਾਸਿਲ ਕਰਾਂਗਾ?

ਰਿਕਵਰੀ ਫੂਟ ਦੀ ਅਧਿਕਾਰਿਤ ਅਦਾਇਗੀ ਮਿਤੀ ਜਨਵਰੀ 4, 2021 ਹੈ ਪਰ ਸ਼ੁਰੂਆਤੀ ਸਿੱਧੀ ਡਿਪਾਜ਼ਿਟ ਅਦਾਇਗੀਆਂ ਦਸੰਬਰ 29, 2020 ਤੋਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪੇਪਰ ਚੈੱਕ ਬੁੱਧਵਾਰ, ਦਸੰਬਰ 30, 2020 ਨੂੰ ਡਾਕ ਕਰਨੇ ਸ਼ੁਰੂ ਹੋ ਗਏ ਹਨ।

ਮੈਂ ਪਹਿਲਾਂ ਹੀ ਰਿਕਵਰੀ ਫੂਟ ਹਾਸਿਲ ਕੀਤੀ ਹੈ ਅਤੇ ਇਸ ਵਿੱਚ ਮੇਰੇ ਬੱਚਿਆਂ ਦੇ ਵਾਧੂ ਪੈਸੇ ਸ਼ਾਮਿਲ ਨਹੀਂ ਸਨ। ਮੈਂ ਕੀ ਕਰਾਂ?

ਤੁਹਾਨੂੰ ਵਾਧੂ \$ 600 ਪ੍ਰਤੀ 17 ਸਾਲ ਤੋਂ ਛੋਟੇ ਬੱਚੇ ਨੂੰ ਪ੍ਰਾਪਤ ਕਰਨ ਲਈ ਆਪਣੀ 2020 ਟੈਕਸ ਰਿਟਰਨ 2021 ਵਿੱਚ ਦਾਇਰ ਕਰਨ ਦੀ ਲੋੜ ਹੈ ਜੇਕਰ ਤੁਸੀਂ ਇਹ ਇਸ ਸਾਲ ਦੀ ਰਿਕਵਰੀ ਫੂਟ ਨਾਲ ਹਾਸਿਲ ਨਹੀਂ ਕੀਤੇ ਹਨ।

ਕੀ ਹੋਵੇਗਾ ਜੇਕਰ ਮੇਰਾ ਸਾਥੀ ਅਤੇ ਮੈਂ ਸਾਂਝੇ ਤੌਰ 'ਤੇ ਟੈਕਸ ਦਾਇਰ ਕੀਤੇ ਹਨ, ਪਰ ਸਾਡੇ ਵਿੱਚੋਂ ਇੱਕ ਕੋਲ ਸਮਾਜਿਕ ਸੁਰੱਖਿਆ ਨੰਬਰ ਹੈ ਅਤੇ ਦੂਸਰੇ ਕੋਲ ਆਈ.ਟੀ.ਆਈ.ਐਨ. ਹੈ?

ਇਹ ਕੋਈ ਦਿੱਕਤ ਨਹੀਂ ਹੈ। ਸਾਥੀ ਜਿਸ ਕੋਲ ਐਸ.ਐਸ.ਐਨ. ਹੈ ਰਿਕਵਰੀ ਫੂਟ ਹਾਸਿਲ ਕਰ ਸਕਦਾ ਹੈ, ਅਤੇ ਦੂਸਰਾ ਸਾਥੀ ਇਸਨੂੰ ਹਾਸਿਲ ਨਹੀਂ ਕਰੇਗਾ।

ਕੀ ਮੈਨੂੰ ਰਿਕਵਰੀ ਫੂਟ ਵਾਪਿਸ ਅਦਾ ਕਰਨੀ ਹੋਵੇਗੀ?

ਨਹੀਂ। ਰਿਕਵਰੀ ਫੂਟ ਐਡਵਾਂਸ ਟੈਕਸ ਕ੍ਰੈਡਿਟ ਹੈ ਜੋ ਭੱਵਿਖ ਦੀ ਕਿਸੇ ਵੀ ਰਕਮ ਵਿੱਚੋਂ ਨਹੀਂ ਲਿਆ ਗਿਆ। ਜਦੋਂ ਤੱਕ ਤੁਸੀਂ ਇਸਨੂੰ ਸਹੀ ਤਰੀਕੇ ਨਾਲ ਹਾਸਿਲ ਕਰਦੇ ਹੋ, ਤੁਹਾਨੂੰ ਇਸਨੂੰ ਵਾਪਿਸ ਅਦਾ ਕਰਨ ਦੀ ਲੋੜ ਨਹੀਂ। ਇਹ ਕਿਸੇ ਵੀ ਹੋਰ ਚੀਜ਼ ਵਿੱਚੋਂ ਘਟਾਈ ਨਹੀਂ ਜਾਂਦੀ। ਇਹ ਕਰਜ਼ਾ ਨਹੀਂ ਹੈ; ਇਹ ਟੈਕਸ ਰਿਫੰਡ ਹੈ।

ਕੀ ਰਿਕਵਰੀ ਫੂਟ ਇਮੀਗ੍ਰੇਸ਼ਨ ਉਦੇਸ਼ਾਂ ਲਈ ਮੈਨੂੰ ਨੁਕਸਾਨ ਪਹੁੰਚਾਏਗੀ ਜਾਂ ਮੈਨੂੰ ਜਨਤਕ ਚਾਰਜ ਬਣਾਉਂਦੀ ਹੈ?

ਨਹੀਂ। ਰਿਕਵਰੀ ਫੂਟ ਇਮੀਗ੍ਰੇਸ਼ਨ ਉਦੇਸ਼ਾਂ ਲਈ ਜਨਤਕ ਚਾਰਜ ਪ੍ਰਤੀ ਨਹੀਂ ਗਿਣੀ ਜਾਂਦੀ। ਜਦੋਂ ਤੱਕ ਤੁਸੀਂ ਇਸਨੂੰ ਸਹੀ ਤਰੀਕੇ ਨਾਲ ਹਾਸਿਲ ਕਰਦੇ ਹੋ, ਇਸਦੇ ਕੋਈ ਨਕਾਰਾਤਮਕ ਇਮੀਗ੍ਰੇਸ਼ਨ ਨਤੀਜੇ ਨਹੀਂ ਹੋਣਗੇ।

ਕੀ ਰਿਕਵਰੀ ਫੂਟ ਕਿਸੇ ਸਰਕਾਰੀ ਲਾਭ ਨੂੰ ਘਟਾਉਂਦੀ ਹੈ ਜਾਂ ਮੈਨੂੰ ਅਯੋਗ ਕਰਾਰ ਕਰਦੀ ਹੈ?

ਨਹੀਂ। ਰਿਕਵਰੀ ਫੂਟ ਇੱਕ-ਵਾਰ ਟੈਕਸ ਰਿਫੰਡ ਦੀ ਇੱਕ ਕਿਸਮ ਹੈ। ਅਸੀਂ ਇਸਨੂੰ ਸਰਕਾਰੀ ਲਾਭਾਂ ਪ੍ਰਤੀ ਕਿਸੇ ਆਮਦਨੀ ਵਜੋਂ ਨਹੀਂ ਮੰਨਦੇ, ਜਿਸ ਵਿੱਚ ਜਨਤਕ ਸਹਾਇਤਾ, ਮੈਡੀਕੈਡ, ਐਸ.ਐਨ.ਏ.ਪੀ. (ਭੋਜਨ ਸਟੈਂਪ), ਐਸ.ਐਸ.ਆਈ., ਧਾਰਾ 8, ਅਤੇ ਐਨ.ਵਾਈ.ਸੀ.ਐਚ.ਏ. ਸ਼ਾਮਿਲ ਹੈ।

ਐਸ.ਐਸ.ਆਈ. ਲਈ, ਪੈਸੇ 1 ਮਹੀਨਿਆਂ ਲਈ \$ 2,000 (ਵਿਅਕਤੀਆਂ ਲਈ), ਜਾਂ \$ 3,000 (ਜੋੜਿਆਂ ਲਈ) ਦੀ ਸ਼੍ਰੇਣੀ ਸੀਮਾ ਵਿਰੁੱਧ ਨਹੀਂ ਗਿਣੇ ਜਾਂਦੇ। ਜਨਤਕ ਸਹਾਇਤਾ ਲਈ, ਅਸੀਂ ਮੰਨਦੇ ਹਾਂ ਕਿ ਇਹ ਪੈਸੇ ਪ੍ਰਾਪਤ ਹੋਣ ਤੋਂ 2 ਮਹੀਨੇ ਬਾਅਦ ਲਈ \$ 2,000 (\$ 3,000 ਜੇਕਰ ਉਮਰ 60+ ਹੈ) ਦੀ ਸ਼੍ਰੇਣੀ ਸੀਮਾ ਦੇ ਵਿਰੁੱਧ ਨਹੀਂ ਗਿਣੀ ਜਾਂਦੀ ਹੈ।

ਕੀ ਰਿਕਵਰੀ ਫੂਟਾਂ ਸੰਗ੍ਰਹਿ ਦੇ ਅਧੀਨ ਹਨ?

ਨਹੀਂ। ਰਿਕਵਰੀ ਫੂਟਾਂ ਸੰਗ੍ਰਹਿ ਤੋਂ ਸੁਰੱਖਿਅਤ ਹਨ, ਅਤੇ ਕਿਸੇ ਫੈਡਰਲ ਜਾਂ ਰਾਜ ਕਰਜ਼ਿਆਂ, ਜਿਸ ਵਿੱਚ ਬੱਚਾ ਸਹਾਇਤਾ ਸ਼ਾਮਿਲ ਹੈ ਲਈ ਘਟਾਈਆਂ ਨਹੀਂ ਜਾਣਗੀਆਂ। ਇਹ ਨਿਜੀ ਕਰਜ਼ਿਆਂ ਨੂੰ ਅਦਾ ਕਰਨ ਲਈ ਸੰਮਲਿਤ ਹੋਣ ਤੋਂ ਵੀ ਸੁਰੱਖਿਅਤ ਹਨ।

ਕੀ ਹੋਵੇਗਾ ਜੇਕਰ ਮੈਂ ਰਿਕਵਰੀ ਫੂਟ ਦੇ ਅਯੋਗ ਹਾਂ ਪਰ ਗਲਤੀ ਨਾਲ ਇਸਨੂੰ ਪ੍ਰਾਪਤ ਕਰਦਾ ਹਾਂ?

ਜੇਕਰ ਰਿਕਵਰੀ ਫੂਟ ਹਾਸਿਲ ਕਰਦੇ ਹੋ ਪਰ ਮਾਪਦੰਡ ਤੋਂ ਵੱਧ ਆਮਦਨੀ ਕਾਰਨ ਨਹੀਂ ਕਰਨੀ ਚਾਹੀਦੀ ਸੀ, ਅਸੀਂ ਮੰਨਦੇ ਹਾਂ ਕਿ ਆਈ.ਆਰ.ਐਸ. ਤੁਹਾਨੂੰ ਇਸਨੂੰ ਵਾਪਿਸ ਅਦਾ ਕਰਨ ਲਈ ਨਹੀਂ ਕਰੇਗਾ। ਇਹ ਪਿਛਲੇ ਸਾਲ ਦੀਆਂ ਉਤੇਜਕ ਅਦਾਇਗੀਆਂ ਨਾਲ ਸੱਚ ਸੀ, ਅਤੇ ਅਸੀਂ ਇਸ ਵਾਰ ਵੀ, ਮੌਜੂਦਾ ਰਿਕਵਰੀ ਫੂਟਾਂ ਲਈ ਇਸਦੀ ਉਮੀਦ ਕਰਦੇ ਹਾਂ।

ਹਾਲਾਂਕਿ, ਜੇਕਰ ਤੁਸੀਂ ਆਪਣੀ ਇਮੀਗ੍ਰੇਸ਼ਨ ਸਥਿਤੀ ਕਾਰਨ ਅਯੋਗ ਹੋ ਪਰ ਤੁਸੀਂ ਗਲਤੀ ਨਾਲ ਰਿਕਵਰੀ ਫੂਟ ਕਿਸੇ ਤਰ੍ਹਾਂ ਹਾਸਿਲ ਕੀਤੀ ਹੈ, ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਇਸਨੂੰ ਆਈ.ਆਰ.ਐਸ. ਨੂੰ ਵਾਪਿਸ ਕਰ ਦਿਓ ਤਾਂ ਕਿ ਨਕਾਰਾਤਮਕ ਇਮੀਗ੍ਰੇਸ਼ਨ ਨਤੀਜਿਆਂ ਦੀ ਸੰਭਾਵਨਾ ਤੋਂ ਬਚਿਆ ਜਾਵੇ।

ਪਿਛਲੇ ਸਾਲ ਜਾਰੀ ਕੀਤੇ ਗਏ ਉਤੇਜਕ ਭੁਗਤਾਨਾਂ ਲਈ, ਆਈ.ਆਰ.ਐਸ. ਨੇ ਸ਼ੁਰੂਆਤ ਵਿੱਚ ਦਾਅਵਾ ਕੀਤਾ ਸੀ ਕਿ ਕੈਦ ਕੀਤੇ ਗਏ ਲੋਕ ਉਤੇਜਕ ਭੁਗਤਾਨਾਂ ਦੇ ਯੋਗ ਨਹੀਂ ਸਨ ਅਤੇ ਬੇਨਤੀ ਕੀਤੀ ਸੀ ਕਿ ਕੈਦ ਵਿੱਚ ਬੰਦ ਵਿਅਕਤੀ ਨੂੰ ਕੀਤੀ ਗਈ ਅਦਾਇਗੀ ਆਈ.ਆਰ.ਐਸ. ਨੂੰ ਵਾਪਸ ਕੀਤੀ ਜਾਵੇ। ਮੁੱਕਦਮੇ ਕਾਰਨ, ਅਜਿਹਾ ਹੁਣ ਨਹੀਂ ਹੋਵੇਗਾ। ਵਿਅਕਤੀ ਜੋ ਮਾਰਚ 27, 2020 ਤੋਂ ਹੁਣ ਤੱਕ ਕਿਸੇ ਵੀ ਵੇਲੇ ਕੈਦ ਜਾਂ ਜੇਲ ਵਿੱਚ ਕੈਦ ਸਨ ਪਰ ਪਿਛਲੇ ਸਾਲ ਦੀਆਂ ਅਦਾਇਗੀਆਂ ਲਈ ਯੋਗਤਾ ਮਾਪਦੰਡ ਨੂੰ ਪੂਰਾ ਕਰਦੇ ਹਨ ਲਾਭ ਲੈ ਸਕਦੇ ਹਨ। ਇਹ ਮੌਜੂਦਾ ਰਿਕਵਰੀ ਛੂਟਾਂ ਦੇ ਨਾਲ ਵੀ, ਸਹੀ ਹੈ।

ਮ੍ਰਿਤਕ ਵਿਅਕਤੀ, ਜਾਂ ਇਸਟੇਟ ਜਾਂ ਟਰੱਸਟ, ਅਯੋਗ ਰਹਿਣਗੇ ਅਤੇ ਆਈ.ਆਰ.ਐਸ. ਬੇਨਤੀ ਕਰਦਾ ਹੈ ਕਿ ਉਹ ਛੂਟ ਜੋ ਕਿਸੇ ਅਜਿਹੇ ਵਿਅਕਤੀ ਨੂੰ ਕੀਤੀ ਗਈ ਹੈ ਜੋ ਛੂਟ ਹਾਸਿਲ ਕਰਨ ਤੋਂ ਪਹਿਲਾਂ ਮਰ ਚੁੱਕਾ ਹੈ ਆਈ.ਆਰ.ਐਸ. ਨੂੰ ਵਾਪਸ ਕੀਤੀ ਜਾਵੇ।

ਬੇਰੁਜ਼ਗਾਰੀ ਬੀਮਾ ਮੁਆਵਜ਼ਾ ਲਾਭ ਦੀ ਸੀਮਾ:

ਨਿਯਮਿਤ ਬੇਰੁਜ਼ਗਾਰੀ ਬੀਮਾਰ (ਯੂ.ਆਈ.) ਮੁਆਵਜ਼ਾ ਲਾਭ ਵਾਧੂ 11 ਹਫ਼ਤਿਆਂ ਤੱਕ ਵਧਾਏ ਗਏ ਹਨ, ਅਤੇ ਵਾਧੂ \$ 300 ਪ੍ਰਤੀ ਹਫ਼ਤੇ ਨਾਲ ਵਧਾਏ ਜਾਣਗੇ। ਇਸ ਵਿੱਚ ਮਹਾਂਮਾਰੀ ਬੇਰੁਜ਼ਗਾਰੀ ਸਹਾਇਤਾ (ਪੀ.ਯੂ.ਏ.) ਸ਼ਾਮਿਲ ਹੈ ਜੋ ਯੂ.ਆਈ. ਲਾਭਾਂ ਨੂੰ ਕਰਮਚਾਰੀਆਂ ਤੱਕ ਵਧਾਉਂਦਾ ਹੈ ਜੋ ਰਸਮੀ ਤੌਰ 'ਤੇ ਅਯੋਗ ਹਨ, ਜਿਵੇਂ ਗਿੱਗ ਆਰਥਿਕ ਕਰਮਚਾਰੀ ਤੇ ਸੁਤੰਤਰ ਠੇਕੇਦਾਰ

ਮਹਾਂਮਾਰੀ ਐਮਰਜੈਂਸੀ ਬੇਰੁਜ਼ਗਾਰੀ ਮੁਆਵਜ਼ਾ (ਪੀ.ਈ.ਯੂ.ਸੀ.) ਵੀ 11 ਹਫ਼ਤਿਆਂ ਲਈ ਵਧਾਇਆ ਜਾਵੇਗਾ (ਸੰਯੁਕਤ ਅਧਿਕਤਮ 50 ਹਫ਼ਤਿਆਂ ਲਈ) ਅਤੇ ਮਾਰਚ 14, 2021 ਨੂੰ ਇਸਦੀ ਮਿਆਦ ਖਤਮ ਹੋਵੇਗੀ। ਵਿਅਕਤੀ ਜੋ ਮਾਰਚ 14, 2021 ਤੱਕ ਸਧਾਰਨ 26-ਹਫ਼ਤੇ ਦੀ ਮਿਆਦ ਤੋਂ ਵੱਧ ਲਾਭ ਹਾਸਿਲ ਕਰ ਰਹੇ ਹਨ ਇਹਨਾਂ ਨੂੰ ਅਪ੍ਰੈਲ 5, 2012 ਤੱਕ ਹਾਸਿਲ ਕਰਦੇ ਰਹਿਣਗੇ ਜੇਕਰ ਉਹ ਲਾਭ ਹਫ਼ਤਿਆਂ ਦੀ ਅਧਿਕਤਮ ਸੰਖਿਆ ਤੱਕ ਨਹੀਂ ਪਹੁੰਚੇ ਹਨ।

ਫੈਡਰਲ ਫੰਡਿੰਗ ਲਾਭਾਂ ਲਈ ਆਪਣੀ ਉਡੀਕ ਦੇ ਹਫ਼ਤੇ ਨੂੰ ਹਟਾਉਣ ਵਾਲੇ ਰਾਜਾਂ ਤੱਕ ਵਧਾਈ ਜਾਵੇਗੀ। ਸਵੈ-ਰੋਜ਼ਗਾਰ ਆਮਦਨੀ ਵਿੱਚ ਘੱਟੋ-ਘੱਟ \$ 5,000 ਵਾਲੇ ਕਰਮਚਾਰੀ ਹੇਠਲੇ ਯੂ.ਆਈ. ਆਧਾਰ ਅਦਾਇਗੀ ਨੂੰ ਅਨੁਕੂਲ ਕਰਨ ਲਈ ਮਿਸ਼ਰਿਤ ਕਮਾਉ ਬੇਰੁਜ਼ਗਾਰ ਮੁਆਵਜ਼ੇ ਦੇ ਹਿੱਸੇ ਵਜੋਂ ਵਾਧੂ \$ 100 ਪ੍ਰਤੀ ਹਫ਼ਤਾ ਲਾਭ ਦੇ ਯੋਗ ਹੋਣਗੇ।

ਬੱਚਾ ਟੈਕਸ ਕ੍ਰੈਡਿਟ ਅਤੇ ਕਮਾਈ ਆਮਦਨੀ ਟੈਕਸ ਕ੍ਰੈਡਿਟ

ਬੱਚਾ ਟੈਕਸ ਕ੍ਰੈਡਿਟ (ਸੀ.ਟੀ.ਸੀ.) ਅਤੇ ਕਮਾਈ ਆਮਦਨੀ ਟੈਕਸ ਕ੍ਰੈਡਿਟ (ਈ.ਆਈ.ਟੀ.ਸੀ.) (ਜਿਸ ਨੂੰ ਕਮਾਈ ਆਮਦਨੀ ਕ੍ਰੈਡਿਟ [ਈ.ਆਈ.ਸੀ.] ਵੀ ਕਹਿੰਦੇ ਹਨ) ਪਹਿਲਾਂ ਨਾਲੋਂ ਟੈਕਸ ਸਾਲ 2020 ਲਈ ਅਲੱਗ ਤਰੀਕੇ ਨਾਲ ਗਿਣੀ ਜਾਵੇਗੀ। ਹਰੇਕ ਕ੍ਰੈਡਿਟ ਲਈ, ਤੁਹਾਡੇ ਕੋਲ ਪਰਿਵਾਰ ਦੇ ਆਕਾਰ ਦੇ ਆਧਾਰ 'ਤੇ, ਪੂਰੇ ਕ੍ਰੈਡਿਟ ਦੇ ਯੋਗ ਹੋਣ ਲਈ, ਕਮਾਈ ਆਮਦਨੀ ਦੀ ਕੁੱਝ ਰਕਮ ਹੋਣੀ ਚਾਹੀਦੀ ਹੈ। ਮਹਾਂਮਾਰੀ ਦੇ ਦਰਮਿਆਨ, ਹਾਲਾਂਕਿ, ਬਹੁਤ ਸਾਰੇ ਲੋਕ ਜੋ ਆਮ ਯੋਗ ਹੁੰਦੇ ਉਹਨਾਂ ਨੇ ਆਪਣੀਆਂ ਨੌਕਰੀਆਂ ਗੁਆਉਣ ਜਾਂ ਘੱਟ ਘੱਟ ਕੰਮ ਕਰਨ ਕਾਰਨ ਘੱਟ ਕਮਾਈ ਕੀਤੀ ਹੋਵੇਗੀ। ਕਿਉਂਕਿ 2020 ਵਿੱਚ ਘੱਟ ਕਮਾਈ ਦਾ ਮਤਲਬ ਤੁਸੀਂ ਇਹਨਾਂ ਕ੍ਰੈਡਿਟਾਂ ਦੇ ਯੋਗ ਨਹੀਂ ਹੋ ਸਕਦੇ, ਨਵੇਂ ਰਿਕਵਰੀ ਛੂਟ ਕਾਨੂੰਨ ਵਿੱਚ ਧਾਰਾ ਹੈ ਜੋ ਤੁਹਾਨੂੰ ਟੈਕਸ ਸਾਲ 2020 ਲਈ ਸੀ.ਟੀ.ਸੀ. ਅਤੇ ਈ.ਆਈ.ਟੀ.ਸੀ. ਨੂੰ ਗਿਣਨ ਲਈ ਤੁਹਾਡੀ 2019 ਦੀ ਕਮਾਈ ਆਮਦਨੀ ਵਰਤਣ ਦੇ ਯੋਗ ਕਰਦੀ ਹੈ। ਉਮੀਦ ਹੈ ਇਹ ਤੁਹਾਨੂੰ ਇਹਨਾਂ ਕ੍ਰੈਡਿਟਾਂ ਦੇ ਯੋਗ ਬਣਨ ਵਿੱਚ ਮੱਦਦ ਕਰੇਗੀ।



THE EIP STIMULUS PAYMENT PREPAID CARD: NOT A SCAM; HOW TO AVOID FEES

January 2021

The U.S. Treasury is sending out a second round of stimulus payments, and some people will receive the payment in the form of an Economic Impact Payments (EIP) prepaid card. The card is not a scam, and there are ways to cash or use the card without fees.

How to Identify the Card: EIP Cards will be sent in a [white envelope](#) with the U.S. Treasury seal with this return address: **Economic Impact Payment Card**, PO Box 247022, Omaha, NE 68124. This is this card:



How to Use the Card with No Fees: Visit [EIPcard.com](#) to see the [fee schedule](#), [FAQs](#) and more information. **Key tips:**

- Use the card **anywhere Visa is accepted**, including online, on the phone, and at stores.
- Use a **surcharge-free ATM** in the [Allpoint](#) network, including at Target, Walgreens, CVS, Kroger, Safeway, Winn Dixie and Circle K. **Find an ATM** near you by downloading the [Money Network Mobile App](#) or using the online [ATM locator](#). At other ATMs, the ATM will charge a fee plus the card charges \$2 after the first withdrawal.
- **Transfer** the funds to your **bank, prepaid or mobile payment account** through the app or online. You may need to contact the provider of your other account to obtain the routing and account number. You can transfer up to \$2,500 per day.
- Go to the **teller window** at almost any bank or credit union. The first withdrawal, which can be up to \$2,500, is free. Additional teller withdrawals cost \$5.
- Ask for **cash back** from a supermarket or big box store.
- Call 800.240.8100 to request a free **Money Network Check**, which you can make out to anyone (i.e., a landlord, yourself). But you'll have to wait for it in the mail, and you must log into your account to get a number to activate the check, so the other options may be easier.

What to Do if You Threw Out the Card: Call 800.240.8100. Replacement cards are free.

Keep the Card Even After It is Empty. You may be able to use it to quickly receive additional payments if Congress passes another stimulus bill.

For more information, watch [CFPB's video explainer](#) on EIP prepaid debit cards.